



Australian Government
Department of Home Affairs



ਯੋਗ ਪ੍ਰਵਾਸੀਆਂ ਦੇ ਲਈ ਆਸਟ੍ਰੇਲੀਆ ਵਿੱਚ ਅੰਗ੍ਰੇਜ਼ੀ ਦੀਆਂ ਕਲਾਸਾਂ

COVID-19 ਦੇ ਕਾਰਨ AMEP ਸੇਵਾਵਾਂ ਵਿੱਚ ਹੋਣ ਵਾਲੇ ਬਦਲਾਵ

ਜੇ ਤੁਸੀਂ ਠੀਕ ਨਹੀਂ ਹੋ ਤਾਂ ਕਿਰਪਾ ਕਰਕੇ AMEP ਸਿਖਲਾਈ ਸਥਾਨ ਤੇ ਨਾ ਜਾਓ।

ਇਸ ਵੇਲੇ ਚੱਲ ਰਹੀ COVID-19 ਦੀ ਸਥਿਤੀ ਦੇ ਕਾਰਨ, AMEP ਪ੍ਰਦਾਨ ਕਰਨ ਦੇ ਨਵੇਂ ਬੰਦੋਬਸਤ ਕੀਤੇ ਜਾਣਗੇ, ਜਿਵੇਂ ਕੀ ਐਨਲਾਇਨ ਜਾਂ 'ਦੂਰ ਬੈਠ ਕੇ ਸਿੱਖਣਾ (distance learning)'।

ਇਨ੍ਹਾਂ ਬੰਦੋਬਸਤਾਂ ਬਾਰੇ ਚਰਚਾ ਕਰਨ ਦੇ ਲਈ ਆਪਣੇ [AMEP ਪ੍ਰਦਾਨ ਕਰਤਾ](#) ਨੂੰ ਸਿੱਧੇ ਸੰਪਰਕ ਕਰੋ।

[COVID-19 ਅਤੇ ਇਸ ਦੇ ਲੱਛਣਾਂ ਬਾਰੇ ਸਿੱਖੋ](#)

ਬਾਲਗ ਪ੍ਰਵਾਸੀਆਂ ਲਈ ਅੰਗ੍ਰੇਜ਼ੀ ਸਿਖਲਾਈ ਯੋਜਨਾ (AMEP)

ਬਾਲਗ ਪ੍ਰਵਾਸੀਆਂ ਦੀ ਅੰਗ੍ਰੇਜ਼ੀ ਸਿਖਲਾਈ ਯੋਜਨਾ (AMEP) ਪਰਿਵਾਰਿਕ (family), ਕੁਸ਼ਲਤਾ (skilled) ਅਤੇ ਮਾਨਵਤਾਵਾਦੀ (humanitarian) ਆਧਾਰ ਦੇ ਯੋਗ ਵੀਜ਼ਾਧਾਰਕ ਪ੍ਰਵਾਸੀਆਂ ਨੂੰ ਮੁਫਤ ਵਿੱਚ ਅੰਗ੍ਰੇਜ਼ੀ ਟਿਊਸ਼ਨ ਪ੍ਰਦਾਨ ਕਰਦਾ ਹੈ।

ਪ੍ਰੋਗਰਾਮ ਦੀ ਡਿਲੀਵਰੀ

AMEP ਆਸਟ੍ਰੇਲੀਆ ਭਰ ਦੇ 58 ਕਾਨਟੈਕਟ ਖੇਤਰਾਂ ਵਿੱਚ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਇਸ ਦੀ ਸਿਰਜਣਾ ਸ਼ਾਮਲ ਹੋਣ ਵਾਲਿਆਂ (clients) ਦੀਆਂ ਸਿੱਖਣ ਦੀਆਂ

ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ, ਜਿਸ ਵਿੱਚ ਸਿੱਖਣ ਦੇ ਕਈ ਤਰੀਕੇ ਦੇ ਵਿਕਲਪ ਪੇਸ਼ ਕੀਤੇ ਜਾਂਦੇ ਹਨ, ਜਿਸ ਵਿੱਚ 'ਦੂਰ ਬੈਠ ਕੇ ਸਿੱਖਣਾ (distance learning)' ਵੀ ਸ਼ਾਮਲ ਹੈ।

ਤੁਸੀਂ ਆਪਣੇ ਸਭ ਤੋਂ ਨਜ਼ਦੀਕ ਦੇ ਪ੍ਰੋਗਰਾਮ ਸੇਵਾ ਪ੍ਰਦਾਤਾ ਦੇ ਪ੍ਰਦੇਸ਼ ਅਤੇ ਖੇਤਰਸ਼ੁਦਾ ਵੇਰਵੇ, [AMEP ਸੇਵਾ ਪ੍ਰਦਾਨਕਰਤਾ](#) ਪੇਜ ਤੇ ਲੱਭ ਸਕਦੇ ਹੋ।

ਸਾਡੇ ਕੋਲ AMEP ਬਾਰੇ ਦੁਨੀਆਂ ਭਾਸ਼ਾਵਾਂ ਵਿੱਚ ਜਾਣਕਾਰੀ ਉਪਲਬਧ ਹੈ। [ਤੁਹਾਡੀ ਭਾਸ਼ਾ ਵਿੱਚ ਅਨੁਵਾਦ ਕੀਤੀ ਗਈ ਜਾਣਕਾਰੀ](#) ਦੇਖਣ ਦੇ ਲਈ, ਸਾਡਾ ਪੇਜ ਵੇਖੋ।

ਯੋਗਤਾ

AMEP ਦੇ ਯੋਗ ਹੋਣ ਦੇ ਲਈ, ਕਿਸੇ ਵਿਅਕਤੀ ਲਈ ਜ਼ਰੂਰੀ ਹੁੰਦਾ ਹੈ ਕਿ:

- ਉਹ ਆਸਟ੍ਰੇਲਿਆ ਵਿੱਚ ਹੋਵੇ
- AMEP ਦੇ ਕਿਸੇ ਯੋਗ ਅਧਿਕਾਰੀ ਵੱਲੋਂ ਮੁਲਾਂਕਣ ਕੀਤੇ ਜਾਣ ਤੇ, ਪ੍ਰਵਾਸੀ (ਸਿੱਖਿਆ) (ਕਾਰਜਸ਼ੀਲ ਅੰਗ੍ਰੇਜ਼ੀ) ਨਿਰਦੇਸ਼ਾਂ 2017 ਦੇ ਟੀਚਿਆਂ ਮੁਤਾਬਿਕ ਉਸਦੀ ਅੰਗ੍ਰੇਜ਼ੀ ਕਾਰਜਸ਼ੀਲ ਪੱਧਰ (functional English) ਦੀ ਨਾ ਹੋਵੇ।
- ਵੀਜ਼ਾ ਦਿੱਤੇ ਜਾਣ ਦੇ ਮਕਸਦ ਤੋਂ, ਵਿਭਾਗ (Department) ਵੱਲੋਂ ਉਸ ਦਾ ਮੁਲਾਂਕਣ ਪਹਿਲਾਂ ਹੀ ਨਾ ਕੀਤਾ ਗਿਆ ਹੋਵੇ, ਜਿਸ ਵਿੱਚ ਉਸਨੂੰ ਕਾਰਜਸ਼ੀਲ ਜਾਂ ਉਸ ਤੋਂ ਉੱਪਰਲੇ ਪੱਧਰ ਦੀ ਅੰਗ੍ਰੇਜ਼ੀ ਆਉਂਦੀ ਪਾਈ ਗਈ ਹੋਵੇ (ਸਿਰਫ਼ ਪ੍ਰਾਇਮਰੀ ਵੀਜ਼ਾ ਧਾਰਕਾਂ ਲਈ)
- ਪੰਜੀਕਰਣ ਨੂੰ ਸ਼ੁਰੂ ਕਰਨ ਅਤੇ ਪੂਰੇ ਕਰਨ ਦੀਆਂ ਸਮੇਂ ਸੀਮਾਵਾਂ (ਸਮੇਂ ਸਾਰਣੀ ਥੱਲੇ ਵੇਖੋ) ਦੀ ਪਾਲਣਾ ਕਰੇ
- ਉਹ ਇਨ੍ਹਾਂ ਵਿੱਚੋਂ ਘੱਟੋ-ਘੱਟ ਕਿਸੇ ਇੱਕ ਨੂੰ ਪੂਰਾ ਕਰਦਾ/ਕਰਦੀ ਹੋਵੇ:
 - ਪੱਕਾ ਵੀਜ਼ਾ ਮਿਲਿਆ ਹੋਵੇ ਜਾਂ ਕੋਈ ਯੋਗ ਅਸਥਾਈ (eligible temporary) ਵੀਜ਼ਾ ਮਿਲਿਆ ਹੋਵੇ
 - Temporary Visa Classes Instrument ਵਿੱਚ ਨਿਰਧਾਰਿਤ ਕੀਤਾ ਗਿਆ ਕੋਈ ਯੋਗ ਅਸਥਾਈ ਵੀਜ਼ਾ ਮਿਲਿਆ ਹੋਵੇ
 - ਪਹਿਲਾਂ ਕਦੀ ਪੱਕਾ ਵੀਜ਼ਾ ਜਾਂ ਪਰਮਾਨੰਤ ਐਂਟਰੀ ਪਰਮਿਟ (permanent entry permit) ਮਿਲੀ ਹੋਵੇ ਅਤੇ ਹੁਣ ਆਸਟ੍ਰੇਲਿਅਨ ਨਾਗਰਿਕ ਬਣ ਗਿਆ/ਗਈ ਹੈ।
 - ਜੇ ਇਸ ਵਿਅਕਤੀ ਦੀ ਉਮਰ 18 ਸਾਲ ਤੋਂ ਘੱਟ ਹੈ, ਤਾਂ ਇਸਦੇ ਮਾਪਿਆਂ ਵਿੱਚੋਂ ਘੱਟੋ-ਘੱਟ ਕਿਸੇ ਇੱਕ ਨੂੰ ਪਹਿਲਾਂ ਕਦੀ ਜਾਂ ਹੁਣ ਪੱਕਾ ਵੀਜ਼ਾ ਜਾਂ ਸਥਾਈ ਪ੍ਰਵੇਸ਼ ਪਰਮਿਟ ਮਿਲਿਆ ਹੋਵੇ।

18 ਸਾਲ ਦੀ ਉਮਰ ਤੋਂ ਘੱਟ

ਪ੍ਰਵਾਸੀ ਜਾਂ ਮਾਨਵਤਾਵਾਦੀ ਆਧਾਰ ਤੇ ਦਾਖਿਲ ਹੋਏ 15 ਤੋਂ 17 ਸਾਲ ਦੀ ਉਮਰ ਦੇ ਲੋਕ, ਜਿਨ੍ਹਾਂ ਦੀ ਅੰਗ੍ਰੇਜ਼ੀ ਕਾਰਜਸ਼ੀਲ ਪੱਧਰ ਦੀ ਨਹੀਂ ਹੈ ਅਤੇ ਜਿਨ੍ਹਾਂ ਦੀਆਂ ਲੋੜਾਂ ਮੁੱਖ ਧਾਰਾ ਦੇ ਸਕੂਲਾਂ ਰਾਹੀਂ ਪੂਰੀਆਂ ਨਹੀਂ ਹੁੰਦੀਆਂ, ਅਜਿਹੇ ਲੋਕ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਯੋਗ ਹੁੰਦੇ ਹਨ।

ਸਮਾਂ-ਸੀਮਾਵਾਂ (Timeframes)

ਹੇਠਾਂ ਦੱਸੀਆਂ ਸਮਾਂ-ਸੀਮਾਵਾਂ ਲਾਗੂ ਹੁੰਦੀਆਂ ਹਨ:

- ਛੇ ਮਹੀਨਿਆਂ ਅੰਦਰ ਰਜਿਸਟਰ ਕਰਨਾ (18 ਸਾਲ ਅਤੇ ਇਸ ਤੋਂ ਉੱਪਰ) ਜਾਂ 12 ਮਹੀਨਿਆਂ ਅੰਦਰ (18 ਸਾਲ ਤੋਂ ਘੱਟ)।
- ਟਿਊਸ਼ਨ ਦੀ ਸ਼ੁਰੂਆਤ 12 ਮਹੀਨਿਆਂ ਦੇ ਅੰਦਰ-ਅੰਦਰ ਸ਼ੁਰੂ ਕਰ ਦਿੱਤੀ ਜਾਵੇ।
- ਟਿਊਸ਼ਨ ਪੰਜ ਸਾਲਾਂ ਦੇ ਅੰਦਰ-ਅੰਦਰ ਪੂਰੀ ਕਰ ਲਿੱਤੀ ਜਾਵੇ।

AMEP ਸੇਵਾ ਪ੍ਰਦਾਤਾ ਆਪਣੇ ਗਾਹਕਾਂ (clients) ਜਾਂ ਸੰਭਾਵਿਤ ਗਾਹਕਾਂ ਦੀ ਤਰਫ਼ੋਂ ਵਾਧੂ ਸਮਾਂ ਦਿੱਤੇ ਜਾਣ ਦੀ ਅਰਜ਼ੀ ਪਾ ਸਕਦੇ ਹਨ।

ਹਰ ਅਰਜ਼ੀ ਉੱਪਰ ਮਾਮਲੇ ਦਰ ਮਾਮਲੇ ਦੇ ਆਧਾਰ ਤੇ, ਅਤੇ ਪ੍ਰਵਾਸੀ (ਸਿੱਖਿਆ) ਕਾਨੂੰਨ 1971 ਅਨੁਸਾਰ ਵਿਚਾਰ ਕੀਤਾ ਜਾਂਦਾ ਹੈ।

ਬਾਲਵਾੜੀ (Child Care)

AMEP ਦੇ ਗਾਹਕ ਜਿਨ੍ਹਾਂ ਦੇ ਬੱਚੇ ਸਕੂਲ ਦੀ ਉਮਰ ਤੋਂ ਥੱਲੇ ਹੁੰਦੇ ਹਨ, ਉਨ੍ਹਾਂ ਲਈ ਬਾਲਵਾੜੀ ਦੀ ਸੁਵਿਧਾ ਉਪਲਬਧ ਹੈ। ਬਾਲਵਾੜੀ ਦਾ ਬੰਦੋਬਸਤ AMEP ਸੇਵਾ ਪ੍ਰਦਾਤਾਵਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਜਿੱਥੋਂ ਤੱਕ ਹੋ ਸਕੇ, ਗਾਹਕ ਦੀ ਕਲਾਸ ਦੇ ਸਥਾਨ ਦੇ ਨੇੜੇ ਹੁੰਦਾ ਹੈ।